



ਗਰਭ-ਅਵਸਥਾ ਤੋਂ ਬਾਅਦ ਦੀ ਕਵਰੇਜ (APC)

ਗਰਭ-ਅਵਸਥਾ ਤੋਂ ਬਾਅਦ ਦੀ ਕਵਰੇਜ (APC) ਲਈ ਐੱਪਲ ਹੈਲਥ (Apple Health (Medicaid)) ਗਰਭ-ਅਵਸਥਾ ਤੋਂ ਬਾਅਦ 12 ਮਹੀਨਿਆਂ ਲਈ ਤੁਹਾਡੀ ਮਾਨਸਿਕ, ਸਰੀਰਕ ਅਤੇ ਜਜ਼ਬਾਤੀ ਭਲਾਈ ਲਈ ਮਦਦ ਵਾਸਤੇ ਸੇਵਾਵਾਂ ਦਿੰਦੀ ਹੈ।

ਲਾਭ ਅਤੇ ਸੇਵਾਵਾਂ

APC ਰਾਹੀਂ ਜਣੇਪੇ ਤੋਂ ਬਾਅਦ ਦੇਖਭਾਲ ਕਰਨ ਦੀ ਪੇਸ਼ਕਸ਼ ਕਰਦੀ ਹੈ ਅਤੇ ਵਾਧੂ ਸਿਹਤ ਸੰਭਾਲ ਸੇਵਾਵਾਂ ਬਿਲਕੁਲ ਮੁਫਤ ਦਿੰਦੀ ਹੈ। ਇਹਨਾਂ ਲਾਭਾਂ ਵਿੱਚ ਦੰਦਾਂ ਦੀ ਸੰਭਾਲ, ਗਰਭ-ਨਿਰੋਧਕ, ਨਿਵਾਰਕ ਸੰਭਾਲ, ਵਿਹਾਰ ਸਬੰਧੀ ਸਹਾਇਤਾ ਅਤੇ Apple Health ਰਾਹੀਂ ਦਿੱਤੀਆਂ ਜਾਣ ਵਾਲੀਆਂ ਹੋਰ ਸੇਵਾਵਾਂ ਸ਼ਾਮਲ ਹਨ। ਜੇ ਤੁਸੀਂ ਹੱਕਦਾਰ ਹੋ, ਤਾਂ ਇਹ ਕਵਰੇਜ ਆਮਦਨ ਵਿਚਲੀ ਕਿਸੇ ਵੀ ਤਬਦੀਲੀ ਨੂੰ ਧਿਆਨ ਵਿੱਚ ਰੱਖੇ ਬਿਨਾਂ, ਤੁਹਾਡੀ ਗਰਭ-ਅਵਸਥਾ ਖਤਮ ਹੋਣ ਤੋਂ ਬਾਅਦ 12 ਮਹੀਨਿਆਂ ਤੱਕ ਮਿਲਦੀ ਹੈ।

Apple Health ਹੇਠ ਕਿਹੜੀਆਂ ਸੇਵਾਵਾਂ ਆਉਂਦੀਆਂ ਹਨ, ਬਾਰੇ ਜਾਣਨ ਲਈ hca.wa.gov/apple-health-services 'ਤੇ ਜਾਓ।

ਕੀ ਮੈਂ ਹੱਕਦਾਰ ਹਾਂ?

APC ਪ੍ਰੋਗਰਾਮ ਲਈ ਹੱਕਦਾਰ ਹੋਣ ਵਾਸਤੇ, ਤੁਹਾਨੂੰ:

- ਪਿਛਲੇ 12 ਮਹੀਨਿਆਂ ਦੇ ਅੰਦਰ ਗਰਭਵਤੀ ਹੋਣਾ ਚਾਹੀਦਾ ਹੈ।
- ਵਾੱਸ਼ਿੰਗਟਨ ਵਿੱਚ ਰਹਿੰਦੇ ਹੋਣਾ ਚਾਹੀਦਾ ਹੈ।
- ਇਸਦੇ ਪਿਛਲੇ ਪਾਸੇ ਦਿੱਤੇ ਗਏ ਮਿਆਰਾਂ ਨੂੰ ਪੂਰੀ ਕਰਨ ਜਿੰਨੀ ਆਮਦਨ ਹੋਣੀ ਚਾਹੀਦੀ ਹੈ।
- ਕਿਸੇ ਹੋਰ Apple Health ਪ੍ਰੋਗਰਾਮ ਲਈ ਹੱਕਦਾਰ ਨਹੀਂ ਹੋਣਾ ਚਾਹੀਦਾ।

ਇਮੀਗ੍ਰੇਸ਼ਨ ਦਾ ਦਰਜਾ ਯੋਗਤਾ 'ਤੇ ਅਸਰ ਨਹੀਂ ਪਾਉਂਦਾ।
hca.wa.gov/apc 'ਤੇ ਹੋਰ ਜਾਣੋ।



ਇਸ ਲਈ ਹੱਕਦਾਰ ਹੋਣ ਵਾਸਤੇ ਮੈਂ ਹਰ ਮਹੀਨੇ ਸਭ ਤੋਂ ਵੱਧ ਕੀ ਕਰ ਸਕਦਾ/ਸਕਦੀ ਹਾਂ?

ਇਕੱਲਾ ਵਿਅਕਤੀ	2-ਲੋਕਾਂ ਦਾ ਪਰਿਵਾਰ	3-ਲੋਕਾਂ ਦਾ ਪਰਿਵਾਰ
\$2,804 ਮਹੀਨੇਵਾਰ	\$3,790 ਮਹੀਨੇਵਾਰ	\$4,775 ਮਹੀਨੇਵਾਰ
4-ਲੋਕਾਂ ਦਾ ਪਰਿਵਾਰ	5-ਲੋਕਾਂ ਦਾ ਪਰਿਵਾਰ	6-ਲੋਕਾਂ ਦਾ ਪਰਿਵਾਰ
\$5,760 ਮਹੀਨੇਵਾਰ	\$6,747 ਮਹੀਨੇਵਾਰ	\$7,731 ਮਹੀਨੇਵਾਰ

ਕੀ ਤੁਸੀਂ ਗਰਭਵਤੀ ਹੋ ਅਤੇ ਤੁਹਾਡੀ ਪਹਿਲਾਂ ਤੋਂ ਹੀ Apple Health ਕਵਰੇਜ ਹੈ?

ਜੇ ਤੁਹਾਡੀ ਪਹਿਲਾਂ ਤੋਂ ਹੀ Apple Health ਕਵਰੇਜ ਹੈ, ਤਾਂ ਜਿਸ ਸਮੇਂ ਤੁਸੀਂ ਆਪਣੀ ਗਰਭ-ਅਵਸਥਾ ਦੀ ਸਥਿਤੀ ਨੂੰ ਅਪਡੇਟ ਕਰਦੇ ਹੋ, ਤਾਂ ਤੁਹਾਨੂੰ APC ਲਈ ਟ੍ਰਾਂਸਫਰ ਕਰ ਦਿੱਤਾ ਜਾਏਗਾ।

- ਜੇ ਤੁਹਾਡੀ ਵਾਸ਼ਿੰਗਟਨ ਹੈਲਥਪਲੈਨਫਾਈਂਡਰ (Washington Healthplanfinder) ਰਾਹੀਂ ਕਵਰੇਜ ਹੈ, ਤਾਂ wahealthplanfinder.org 'ਤੇ ਅਪਡੇਟ ਕਰੋ।
- ਜੇ ਤੁਹਾਡਾ ਬੀਮਾ Apple Health ਥ ਕਲਾਸਿਕ ਮੈਡੀਕੈਡ (Apple Health Classic Medicaid) ਰਾਹੀਂ ਹੋਇਆ ਹੈ (ਉਮਰ 65 ਸਾਲ ਜਾਂ ਵੱਧ, ਨੇਤਰਹੀਣ ਜਾਂ ਅਸਮਰੱਥ ਅਪਾਰਜ ਹੋ), ਤਾਂ washingtconnection.org 'ਤੇ ਜਾਕੇ ਅਪਡੇਟ ਕਰੋ।

ਕੀ ਤੁਸੀਂ ਪਿਛਲੇ 12 ਮਹੀਨਿਆਂ ਤੋਂ ਗਰਭਵਤੀ ਸੀ ਅਤੇ ਤੁਹਾਡੀ Apple Health ਕਵਰੇਜ ਨਹੀਂ ਹੈ?

ਤੁਸੀਂ APC ਲਈ ਹੱਕਦਾਰ ਹੋ ਸਕਦੇ ਹੋ। ਹੁਣੇ ਅਪਲਾਈ ਕਰੋ:

- ਆਨਲਾਈਨ: wahealthplanfinder.org 'ਤੇ ਜਾਓ - "ਹੁਣੇ ਅਪਲਾਈ ਕਰੋ" ਬਟਨ ਚੁਣੋ।
- ਮੋਬਾਈਲ ਐਪ: WAPlanfinder ਐਪ ਡਾਊਨਲੋਡ ਕਰੋ
- ਫੋਨ: 1-855-923-4633 'ਤੇ Washington Healthplanfinder ਨੂੰ ਕਾਲ ਕਰੋ।
- ਦਸਤਾਵੇਜ਼: ਅਰਜ਼ੀ hca.wa.gov/health-care-application ਤੋਂ ਡਾਊਨਲੋਡ ਕਰੋ।
- ਨਿਜੀ ਤੌਰ 'ਤੇ: ਸਿਹਤ ਕਵਰੇਜ ਲਈ ਅਪਲਾਈ ਕਰਨ ਵਾਸਤੇ, ਸਥਾਨਕ ਸ੍ਰੇਤ ਤੁਹਾਡੀ ਬਿਲਕੁਲ ਮੁਫਤ ਮਦਦ ਕਰ ਸਕਦੇ ਹਨ।
 - o ਗਾਹਕ ਸਹਾਇਤਾ ਲਿੰਕ ਰਾਹੀਂ wahealthplanfinder.org 'ਤੇ ਇੱਕ ਨੈਵੀਗੇਟਰ ਦਾ ਪਤਾ ਲਾਓ।



ਜੇ ਤੁਹਾਨੂੰ ਰਿਹਾਇਸ਼ ਦੀ ਲੋੜ ਹੈ ਜਾਂ ਦਸਤਾਵੇਜ਼ ਕਿਸੇ ਹੋਰ ਰੂਪ ਜਾਂ ਭਾਸ਼ਾ ਵਿੱਚ ਚਾਹੀਦੇ ਹਨ, ਤਾਂ ਕਿਰਪਾ ਕਰਕੇ 1-800-562-3022 (TRS: 711) 'ਤੇ ਕਾਲ ਕਰੋ।